

ਤੁਰੰਤ ਰਿਲੀਜ਼ ਲਈ

ਮੈਟਰੋਲਿੰਕਸ ਹੁਰੋਨਟੈਰੀਓ ਐਲ.ਆਰ.ਟੀ. ਦੀ ਪ੍ਰਾਪਤੀ ਘੋਸ਼ਣਾ ਬਾਰੇ ਸਿਟੀ ਆਫ ਬ੍ਰੈਮਪਟਨ ਦਾ ਬਿਆਨ

ਬ੍ਰੈਮਪਟਨ, ਓਨਟੈਰੀਓ (26 ਅਗਸਤ, 2019) – ਇੰਫਰਾਸਟ੍ਰਕਚਰ ਓਨਟੈਰੀਓ (ਆਈ.ਓ.) (Infrastructure Ontario) (IO) ਅਤੇ ਮੈਟਰੋਲਿੰਕਸ (Metrolinx) ਵੱਲੋਂ ਹਾਲੀਆ ਘੋਸ਼ਣਾ ਵਿੱਚ, ਮੋਬਿਲਿੰਕਸ (Mobilinx) ਨੂੰ ਹੁਰੋਨਟੈਰੀਓ ਲਾਈਟ ਰੇਲ ਟ੍ਰਾਂਜ਼ਿਟ (ਐਚ.ਯੂ.ਐਲ.ਆਰ.ਟੀ.) (Hurontario Light Rail Transit) (HuLRT) ਦੇ ਡਿਜ਼ਾਈਨ, ਨਿਰਮਾਣ, ਫਾਈਨੈਂਸ, ਸੰਚਾਲਨ ਅਤੇ ਪ੍ਰਬੰਧਿਤ ਕਰਨ ਦੇ ਤਰਜੀਹੀ ਪ੍ਰਸਤਾਵਿਕ ਦੇ ਤੌਰ ਤੇ ਚੁਣਿਆ ਗਿਆ ਹੈ।

ਸਿਟੀ ਆਫ ਬ੍ਰੈਮਪਟਨ, ਪੋਰਟ ਕ੍ਰੈਡਿਟ ਗੋ (Port Credit GO) ਤੋਂ ਸਟੀਲਸ ਅਵੈਨਿਊ (Steeles Avenue) ਤੱਕ, ਬ੍ਰੈਮਪਟਨ ਗੇਟਵੇ ਟਰਮੀਨਲ (Brampton Gateway Terminal) ਦੇ ਕੋਲ ਹੁਰੋਨਟੈਰੀਓ ਐਲ.ਆਰ.ਟੀ. (Hurontario LRT) ਦੇ ਲਾਗੂਕਰਣ ਤੇ ਮੈਟਰੋਲਿੰਕਸ ਅਤੇ ਸਿਟੀ ਆਫ ਮਿਸਿਸਾਗਾ (City of Mississauga) ਦੇ ਨਾਲ ਕੰਮ ਕਰ ਰਹੀ ਹੈ। ਹੁਰੋਨਟੈਰੀਓ ਐਲ.ਆਰ.ਟੀ., ਖੇਤਰੀ ਟ੍ਰਾਂਸਪੋਰਟੇਸ਼ਨ ਨੈਟਵਰਕ ਦਾ ਮਹੱਤਵਪੂਰਨ ਹਿੱਸਾ ਹੋਵੇਗਾ। ਇਹ ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਬ੍ਰੈਮਪਟਨ ਅਤੇ ਗ੍ਰੇਟਰ ਟੋਰੋਂਟੋ (Greater Toronto) ਅਤੇ ਹੈਮਿਲਟਨ ਏਰੀਆ (Hamilton Area) ਵਿੱਚ ਤੇਜ਼, ਭਰੋਸੇਮੰਦ, ਸੁਵਿਧਾਜਨਕ ਅਤੇ ਏਕੀਕ੍ਰਿਤ ਟ੍ਰਾਂਜ਼ਿਟ ਮੁਹੱਈਆ ਕਰੇਗਾ।

ਐਲ.ਆਰ.ਟੀ. ਦੇ ਪਹਿਲੇ ਚਰਨ ਲਈ ਇਹ ਰੋਮਾਂਚਕ ਖਬਰ ਹੈ। ਸਟਾਫ਼ ਐਲ.ਆਰ.ਟੀ. ਨੂੰ ਮੇਨ ਸਟ੍ਰੀਟ (Main Street) ਤੋਂ ਡਾਊਨਟਾਊਨ ਬ੍ਰੈਮਪਟਨ ਗੋ (Downtown Brampton GO) ਸਟੇਸ਼ਨ ਤੱਕ ਲਿਆਉਣ ਲਈ ਦੂਜੇ ਚਰਨ ਤੇ ਲਗਾਤਾਰ ਕੰਮ ਕਰ ਰਿਹਾ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਮੈਟਰੋਲਿੰਕਸ ਨੇ ਪ੍ਰੋਜੈਕਟ ਵਿੱਚ ਤਬਦੀਲੀਆਂ ਦੀ ਘੋਸ਼ਣਾ ਕੀਤੀ ਸੀ ਅਤੇ ਬ੍ਰੈਮਪਟਨ ਵਿੱਚ ਸੰਭਾਵੀ ਵਿਸਤਾਰ ਸਮੇਤ, ਭਵਿੱਖ ਵਿੱਚ ਤਬਦੀਲੀਆਂ ਗ੍ਰਹਿਣ ਕਰਨ ਲਈ ਸੰਸ਼ੋਧਿਤ ਇਕਰਾਰਨਾਮੇ ਵਿੱਚ ਸ਼ਰਤਾਂ ਸ਼ਾਮਲ ਕੀਤੀਆਂ ਸਨ। ਇਹਨਾਂ ਤਬਦੀਲੀਆਂ ਨਾਲ ਭਵਿੱਖ ਵਿੱਚ ਸਟੀਲ ਅਵੈਨਿਊ ਦੇ ਉੱਤਰ ਤੋਂ ਬ੍ਰੈਮਪਟਨ ਗੋ ਸਟੇਸ਼ਨ ਤੱਕ ਦਾ ਵਿਸਤਾਰ ਹੋ ਸਕੇਗਾ, ਜੋ ਹੋਰ ਅਧਿਐਨ ਅਤੇ ਮਨਜ਼ੂਰੀਆਂ ਦੇ ਅਧੀਨ ਹੋਵੇਗਾ।

ਹੁਰੋਨਟੈਰੀਓ ਐਲ.ਆਰ.ਟੀ. ਪ੍ਰੋਜੈਕਟ [ਬ੍ਰੈਮਪਟਨ 2040 ਵਿਜ਼ਨ \(Brampton 2040 Vision\)](#) ਦੇ ਵੱਲ ਸਿਟੀ ਦੇ ਸਫ਼ਰ ਵਿੱਚ ਮਹੱਤਵਪੂਰਨ ਕਦਮ ਹੈ, ਜਿੱਥੇ ਅਸੀਂ ਟ੍ਰਾਂਸਪੋਰਟੇਸ਼ਨ ਦੇ ਸਾਰੇ ਰੂਪਾਂ ਨੂੰ ਬਰਾਬਰ ਕਰਕੇ, 2018-2022 ਟਰਮ ਆਫ ਕਾਉਂਸਿਲ ਪ੍ਰਾਇਰਿਟੀਜ਼ (2018-2022 Term of Council Priorities) ਦੇ ਮੁਤਾਬਕ, ਬ੍ਰੈਮਪਟਨ ਨੂੰ ਹਰਿਆ-ਭਰਿਆ ਸ਼ਹਿਰ (Green City) ਬਣਾਉਣ ਲਈ ਵਚਨਬੱਧ ਹੈ।

ਹਵਾਲਾ

“ਪ੍ਰਭਾਵੀ ਟ੍ਰਾਂਜ਼ਿਟ ਸਿਟੀ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ, ਜਿਵੇਂ ਸਾਡੇ ਨਿਵਾਸੀਆਂ ਵੱਲੋਂ ਪਰਿਭਾਸ਼ਿਤ ਕੀਤਾ ਗਿਆ ਹੈ। ਅਸੀਂ ਇਹ ਦੇਖ ਕੇ ਖੁਸ਼ ਹਾਂ ਕਿ ਇਹ ਪ੍ਰੋਜੈਕਟ ਅੱਗੇ ਵਧ ਰਿਹਾ ਹੈ। ਅਸੀਂ ਫੇਜ਼ 2 ਲਈ ਸਾਰੀਆਂ ਸੰਭਾਵਨਾਵਾਂ ਦੀ ਪੜਤਾਲ ਜਾਰੀ ਰੱਖਾਂਗੇ। ਇਹ ਸੁਰੰਗ ਐਲ.ਆਰ.ਟੀ. ਤੋਂ ਡਾਊਨਟਾਊਨ ਬ੍ਰੈਮਪਟਨ ਗੋ ਤੱਕ ਜਾਏਗਾ।”

- ਮੇਅਰ ਪੈਟਰਿਕ ਬ੍ਰਾਊਨ (Mayor Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca